

# ਸੰਸਾਧਨਾਂ ਦੀ ਮੁੜ੍ਹ ਵਰਤੋਂ

## ਟਿਕਾਊ ਜੀਵਨ ਦਾ ਰਾਹ

ਜਸਬੀਰ ਸੰਘ  
ਅਤੇ ਸ਼ਿਵਾਨੌਦੀ ਮਾਡਪਤੀ

ਮੁੜ੍ਹ ਵਰਤੋਂ ਰਾਹੀਂ ਟਿਕਾਊ ਖੇਤੀ ਪਰਿਸਥਿਤਕੀ ਪ੍ਰਥਾਵਾਂ ਨੂੰ ਵਧਾਵਾ ਦੇਣਾਂ ਅਤੇ ਸੰਸਾਧਨਾਂ ਨੂੰ ਦੁਬਾਰਾ ਵਰਤਣਾ ਨਾ ਸਿਰਫ਼ ਬਾਹਰੀ ਸ੍ਰੋਤਾਂ ਉਪਰ ਨਿਰਭਰਤਾ ਨੂੰ ਘਟਾਉਂਦਾ ਹੈ, ਸਗੋਂ ਕਚਰੇ ਨੂੰ ਵੀ ਘੱਟ ਕਰਦਾ ਹੈ। ਖੇਤ ਵਿੱਚ ਜੈਵ ਵਿਭਿੰਨਤਾ ਹੋਣ ਨਾਲ ਵਧੀਆ ਪੋਸ਼ਣ ਅਤੇ ਆਮਦਨ ਤਾਂ ਮਿਲਦੀ ਹੀ ਹੈ ਪਰ ਇਸਦੇ ਨਾਲ ਹੀ ਵਧੀਆ ਜੀਵਨ ਦੇ ਲਈ ਖੁਦਸੁਖਤਿਆਰੀ ਵੀ ਆਉਂਦੀ ਹੈ। ਲੱਛਮੀ ਅਤੇ ਸੰਕਰਾਪਾ ਦੀ ਕਹਾਣੀ ਇਹੀ ਦਰਸਾਉਂਦੀ ਹੈ।

“ਪੂਰੇ ਦਿਨ ਦੀ ਥਕਾ ਦੇਣ ਵਾਲੀ ਮਿਹਨਤ ਤੋਂ ਬਾਅਦ, ਰਸੋਈ ਵਿੱਚ ਆ ਕੇ ਚੁੱਲਾ ਜਲਾਉਣ ਲਈ ਮੱਥਾ ਮਾਰਨ ਨਾਲੋਂ ਜ਼ਿਆਦਾ ਬੁਰਾ ਕੁੱਝ ਨਹੀਂ ਸੀ। ਪਰ ਹੁਣ ਇੱਕ ਬਟਨ ਘੁਮਾ ਕੇ ਧੂੰਆਂ

ਰਹਿਤ ਖਾਣਾ ਬਣਾਉਣ ਦੀ ਸੁਵਿਧਾ ਨੇ ਮੇਰੀ ਜਿੰਦਗੀ ਬਹੁਤ ਆਸਾਨ ਬਣਾ ਦਿੱਤੀ।” ਕਰਨਾਟਕ ਦੇ ਪਿੰਡ ਬੋਰਗੀ ਦੀ ਰਹਿਣ ਵਾਲੀ ਲੱਛਮੀ ਦੱਸਦੀ ਹੈ ਕਿ ਲੱਛਮੀ ਆਪਣੇ ਪਤੀ ਸੰਕਰਾਪਾ ਹਨਮੰਤਰਾਓ ਨਾਲ ਕਰਨਾਟਕ ਦੇ ਬਿਦਰ ਜ਼ਿਲੇ ਦੀ ਦੋਜਾਨਾ ਪੰਚਾਇਤ ਦੇ ਅਧੀਨ ਆਉਂਦੇ ਪਿੰਡ ਬੋਰਗੀ ਵਿੱਚ ਰਹਿੰਦੀ ਹੈ। ਬੋਰਗੀ ਵਿੱਚ ਲਿੰਗਾਇਤ ਅਤੇ ਮੁਸਲਿਮ ਸਮੁਦਾਇ ਦੇ ਲਗਭਗ 280 ਪਰਿਵਾਰ ਰਹਿੰਦੇ ਹਨ। ਪਿੰਡ ਦੇ ਕਿਸਾਨਾਂ ਦੀ ਆਮਦਨ ਦਾ ਮੁੱਖ ਸ੍ਰੋਤ ਮੱਕੀ, ਜਵਾਰ ਅਤੇ ਦਾਲਾਂ ਦੀ ਵਰਖਾ ਆਧਾਰਿਤ ਖੇਤੀ ਹੈ।

ਕੁੱਝ ਸਾਲ ਪਹਿਲਾਂ ਤੱਕ ਸਭ ਕੁੱਝ ਪੂਰੀ ਤਰ੍ਹਾਂ ਅੱਲਗ ਸੀ। ਇਸ ਜੋੜੇ ਦੀ ਯਾਤਰਾ ਆਪਣੀ 4 ਏਕੜ ਦੀ ਜ਼ਮੀਨ ਜਿਸ ਉਪਰ ਉਹ ਵਰਖਾ ਆਧਾਰਿਤ ਖੇਤੀ ਕਰਦੇ ਹਨ, ਦੇ ਨਾਲ ਸ਼ੁਰੂ ਹੋਈ। ਇਸ ਉਪਰ ਉਹ ਮਾਂਹ, ਮੂੰਗ, ਅਰਹਰ ਦੀ ਦਾਲ ਅਤੇ ਚਾਰੇ ਦੀ ਖੇਤੀ ਕਰਦੇ ਸਨ। ਇੱਕ ਏਕੜ ਖਾਲੀ ਛੰਡਦੇ ਸਨ। ਮਿੱਟੀ ਦੀ ਮਾੜੀ



ਫਸਲਾਂ ਦੀ ਰਹਿੰਦ ਖੁਰੰਦ ਗੰਡੋਇਆਂ ਦੀ ਖਾਦ ਵਿੱਚ ਬਦਲੀ ਜਾਂਦੀ ਹੈ।

ਸਿਹਤ ਕਰਕੇ ਉਪਜ ਵੀ ਘੱਟ ਸੀ। ਪਰ ਉਹ ਖੇਤੀ ਤੋਂ ਹੋਣ ਵਾਲੀ ਥੋੜੀ ਆਮਦਨ ਵਿੱਚ ਵੀ ਗੁਜ਼ਾਰਾ ਕਰ ਰਹੇ ਸਨ। ਜਿਵੇਂ - ਜਿਵੇਂ ਸਾਲ ਬੀਤੇ ਅਤੇ ਪਰਿਵਾਰ ਵਧਿਆ ਖੇਤੀ ਉਪਰ ਰਹਿ ਕੇ ਚਲਾਉਣ ਔਖਾ ਹੋ ਗਿਆ। ਸਥਾਨਕ ਇਨਪੁੱਟ ਡੀਲਰ ਦੀ ਸਲਾਹ 'ਤੇ ਉਹਨਾਂ ਨੇ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦਾ ਇਸਤੇਮਾਲ ਸ਼ੁਰੂ ਕਰ ਦਿੱਤਾ। ਸ਼ੁਰੂ ਵਿੱਚ ਵਧੀਆ ਨਤੀਜੇ ਮਿਲੇ ਅਤੇ ਝਾੜ ਵਧਿਆ। ਖੇਤੀ ਤੋਂ ਕਮਾਏ ਲਾਭ ਨੂੰ ਪਸੂ ਖਰੀਦਣ ਚਾਰ ਗਊਆਂ ਅਤੇ ਇੱਕ ਮੱਝ ਲਈ ਇਸਤੇਮਾਲ ਕੀਤਾ ਗਿਆ।

ਕੁਝ ਸਮੇਂ ਬਾਅਦ ਜੋੜੇ ਨੇ ਮਹਿਸੂਸ ਕੀਤਾ ਕਿ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਮਾਤਰਾ ਤਾਂ ਵਧਦੀ ਜਾ ਰਹੀ ਹੈ ਪਰ ਝਾੜ ਵਿੱਚ ਜ਼ਿਆਦਾ ਫਰਕ ਨਹੀਂ ਪੈ ਰਿਹਾ। ਇਸ ਤੋਂ ਵੀ ਵੱਧ ਉਹਨਾਂ ਨੇ ਖਾਦਾਂ ਅਤੇ ਕੀਟਨਾਸ਼ਕ ਖਰੀਦਣ ਲਈ ਸਥਾਨਕ ਆਡੂਤੀਏ ਤੋਂ ਲੋਨ ਲੈਣਾ ਸ਼ੁਰੂ ਕਰ ਦਿੱਤਾ। 2012 ਵਿੱਚ ਮੁਸ਼ਕਿਲਾਂ ਹੋਰ ਵੱਧ ਗਈਆਂ ਕਿਉਂਕਿ ਅਨਿਯਮਾਂ ਬਾਰਿਸ਼ਾਂ ਤੋਂ ਬਾਅਦ ਲੰਬੇ ਸੋਕੇ ਨੇ ਫਸਲ ਖਰਾਬ ਕਰ ਦਿੱਤੀ। ਡੇਅਰੀ ਤੋਂ ਹੋਣ ਵਾਲੀ ਆਮਦਨ ਗੁਜ਼ਾਰੇ ਜੋਗੀ ਹੀ ਸੀ। ਉਹਨਾਂ ਕੋਲ ਨਿਵੇਸ਼ ਕਰਨ ਲਈ ਕੋਈ ਪੈਸਾ ਨਹੀਂ ਸੀ ਅਤੇ ਕਰਜ਼ ਵਧਨਾ ਸ਼ੁਰੂ ਹੋ ਗਿਆ। ਇਸ ਸਭ ਹਲਾਤਾਂ ਕਾਰਨ ਉਹ ਮਜ਼ਦੂਰੀ ਕਰਨ ਲਈ ਮਜ਼ਬੂਰ ਹੋ ਗਏ।

## ਟਿਗਰ -

2013 ਵਿੱਚ ਰਿਲਾਇੰਸ ਫਾਊਂਡੇਸ਼ਨ ਨੇ ਇਸ ਪਿੰਡ ਦੇ ਕਿਸਾਨਾਂ ਦੁਆਰਾ ਰਬੀਆਂ ਜਾਣ ਵਾਲੀਆਂ ਮੁਸ਼ਕਿਲਾਂ ਦੇ ਹੱਲ ਲਈ ਸਹਿਗਰਿਤਾ ਪ੍ਰਣਾਲੀ ਦੁਆਰਾ ਕੰਮ ਕਰਨਾ ਸ਼ੁਰੂ ਕੀਤਾ ਗਿਆ। ਰਿਲਾਇੰਸ ਫਾਊਂਡੇਸ਼ਨ ਨੇ ਸਾਂਠਾ ਮਾਲਿਕਾਨਾ ਹੱਕ, ਫੈਸਲੇ ਲੈਣ ਅਤੇ ਸਾਂਝੇ ਕਲਿਆਣ ਦੇ ਲਈ ਗ੍ਰਾਮ ਸਮੂਹ ਲਵਾਉਣ ਲਈ ਸਭ ਨੂੰ ਇੱਕ ਮੰਚ ਤੇ ਲਿਆਂਦਾ। ਲੱਛਮੀ ਅਤੇ ਸ਼ੰਕਰਅੱਪਾ ਇਸ ਸਮੂਹ ਵਿੱਚ ਸ਼ਾਮਿਲ ਹੋਣ ਵਾਲੇ ਪਹਿਲੇ ਲੋਕਾਂ ਵਿੱਚੋਂ ਸਨ। ਨਿਯਮਿਤ ਮੀਟਿੰਗਾਂ ਅਤੇ ਐਕਸਪੋਜ਼ਰ ਵਿਜ਼ਿਟਾਂ ਨੇ ਬੋਰਗੀ ਦੇ ਇਸ ਗ੍ਰਾਮ ਸਮੂਹ ਨੂੰ ਹੋਰ ਵੀ ਮਜ਼ਬੂਤ ਕੀਤਾ। ਸਮੂਹ ਦੁਆਰਾ ਕੀਤੇ ਗਏ ਸਥਿਤੀ ਵਿਸ਼ਲੇਸ਼ਣ ਰਾਹੀਂ ਇਹ ਗੱਲ ਸਾਹਮਣੇ ਆਈ ਮਿੱਟੀ ਦੀ ਖਰਾਬ ਸਿਹਤ ਅਤੇ ਪਾਣੀ ਦੀ ਕਮੀ ਉਹਨਾਂ ਦੇ ਖੇਤੀ ਸੰਕਟ ਦਾ ਮੁੱਖ ਕਾਰਨ ਹਨ।

ਰਿਲਾਇੰਸ ਫਾਊਂਡੇਸ਼ਨ ਦੁਆਰਾ ਦਿੱਤੀ ਸਹਾਇਤਾ ਮਿਲਣ ਤੇ ਗ੍ਰਾਮ ਸਮੂਹ ਨੇ ਵੱਡੇ ਪੱਧਰ ਤੇ ਮਹਿਰੀ ਢੁਗਾਈ ਜ਼ਮੀਨ ਸਮਤਲ ਕਰਨਾ ਅਤੇ ਮੌਜੂਬੰਦੀ ਕਰਨਾ ਆਦਿ ਕੰਮ ਕੀਤੇ ਗਏ। ਲੱਛਮੀ ਦਾ ਖੇਤ ਵੀ ਇਸ ਵਿੱਚ ਸ਼ਾਮਿਲ ਸੀ। ਗ੍ਰਾਮ ਸਮੂਹ ਨੇ ਬਾਇਓਗੈਸ, ਵਰਮੀਕੰਪੋਸਟਿੰਗ, ਜੈਵਿਕ ਤਰੀਕਿਆਂ ਨਾਲ ਕੀਟ ਪ੍ਰਬੰਧਨ ਅਤੇ ਬੀਜ ਉਪਚਾਰ ਬਾਰੇ ਕਈ ਟ੍ਰੈਨਿੰਗਾਂ ਕਰਵਾਈਆਂ ਗਈਆ।

ਸਮੂਹ ਦੇ ਦੂਜੇ ਮੈਂਬਰਾਂ ਦੇ ਨਾਲ ਲੱਛਮੀ ਨੇ ਇਹ ਸਾਰੇ ਹੁਨਰ ਸਿੱਖੇ ਅਤੇ ਬਾਇਓਗੈਸ ਅਤੇ ਵਰਮੀ ਕੰਪੋਸਟ ਦਾ ਉਤਪਾਦਨ ਅਤੇ ਉਸਦਾ ਇਸਤੇਮਾਲ ਕਰਨਾ ਸ਼ੁਰੂ ਕੀਤਾ। ਰਿਲਾਇੰਸ ਫਾਊਂਡੇਸ਼ਨ ਨੇ



ਜੈਵਿਕ ਖਾਦ ਨੂੰ ਗਾਂ ਦੇ ਗੋਬਰ ਨਾਲ ਮਿਲਾ ਕੇ ਦਿੱਤਾ ਜਾਂਦਾ ਹੈ।

14 ਬਾਇਓਗੈਸ ਪਲਾਂਟਾ ਅਤੇ 47 ਵਰਮੀ ਕੰਪੋਸਟ ਦੀ ਸਥਾਪਨਾ ਵਿੱਚ ਸਹਿਯੋਗ ਕੀਤਾ।

## ਗੀਸਾਈਕਲਿੰਗ ਅਤੇ ਦੇਬਾਰਾ ਵਰਤੋਂ -

ਲੱਛਮੀ ਸਵੇਰੇ ਪਸੂਆਂ ਦਾ ਗੋਬਰ ਇੱਕਠਾ ਕਰਦੀ ਹੈ ਅਤੇ ਡਾਈਨੈਸਟਰ ਵਿੱਚ ਪਾਉਂਦੀ ਹੈ। ਗੋਬਰ ਬਾਇਓਗੈਸ ਵਿੱਚ ਬਦਲ ਜਾਂਦਾ ਹੈ। ਡਾਈਨੈਸਟਰ 1.8 ਘਣ ਮੀਟਰ ਸੱਮਰਥਾ ਉਸਦੀ ਰਸੋਈ ਨੂੰ ਈਧਾਂਧਨ ਦੇਣ ਅਤੇ ਪਰਿਵਾਰ ਲਈ ਦੋ ਟਾਇਮ ਦਾ ਖਾਣਾ ਪਕਾਉਣ ਲਈ ਕਾਫੀ ਹੈ। ਡਾਈਨੈਸਟਰ ਤੋਂ ਨਿਕਲਣ ਵਾਲੀ ਸੱਲਰੀ ਵਰਮੀ ਬੈਂਡ ਬਣਾਉਣ ਲਈ ਵਰਤੀ ਜਾਂਦੀ ਹੈ। ਇਸਨੂੰ ਫਸਲਾਂ ਅਤੇ ਸੋਇਆਬੀਨ, ਮਾਂਹ ਅਤੇ ਮੂੰਗ ਦਾਲ ਦੀ ਫਸਲ ਦੀ ਰਹਿੰਦ ਖੂੰਹਦ ਨਾਲ ਮਿਲਾਇਆ ਜਾਂਦਾ ਹੈ। ਇਸ ਵਿੱਚ ਸੁੱਕੇ ਪੱਤੇ ਮਿਲਾਏ ਜਾਂਦੇ ਹਨ ਜਿਸਨੂੰ ਗੰਡੇਏ ਖਾਂਦੇ ਹਨ ਅਤੇ ਕੰਪੋਸਟ ਤਿਆਰ ਕਰਦੇ ਹਨ। ਪਹਿਲੇ ਰਾਉਂਡ ਵਿੱਚ ਕੰਪੋਸਟ ਤਿਆਰ ਹੋਣ ਵਿੱਚ 90 ਦਿਨ ਲੱਗੇ ਪਰ ਬਾਅਦ ਵਿੱਚ ਇਹ ਸਮਾਂ ਘੱਟ ਕੇ 45-50 ਦਿਨਾਂ ਤੱਕ ਰਹਿ ਗਿਆ।

ਲੱਛਮੀ ਦੱਸਦੀ ਹੈ, “ਖੇਤ ਦੀ ਖਾਦ ਦੀ 40% ਜਰੂਰਤ ਕੰਪੋਸਟ ਤੋਂ ਪੂਰੀ ਹੋ ਜਾਂਦੀ ਹੈ। ਇਸ ਨਾਲ ਇਨਪੁੱਟ ਲਾਗਤ ਬਹੁਤ ਜ਼ਿਆਦਾ ਘੱਟ ਗਈ ਅਤੇ ਝਾੜ 5 ਕੁਇੰਟਲ ਤੋਂ 20 ਕੁਇੰਟਲ ਹੋ ਗਿਆ। ਡਾਇਡਿਆਂ ਨੂੰ ਦੇਖਦੇ ਹੋਏ ਅਸੀਂ 2 ਹੋਰ ਵਰਮੀ ਕੰਪੋਸਟ ਯੂਨਿਟ ਲਗਾਏ। ਮੈਂ ਆਪਣੇ ਸਵੇ-ਸਹਾਇਤਾ ਸਮੂਹ ਦੀਆਂ ਔਰਤਾਂ ਨੂੰ ਅਤੇ ਬੋਰਗੀ ਪਿੰਡ ਅਤੇ ਗੁਆਂਚੀ ਪਿੰਡਾਂ ਦੇ 40 ਤੋਂ ਵੱਧ ਕਿਸਾਨਾਂ ਨੂੰ ਗੰਡੇਏ ਵੇਚਣੇ ਸ਼ੁਰੂ ਕੀਤੇ।”

**ਜੈਵਿਕ ਕੀਟਨਾਸ਼ਕ ਮਿਰਚ, ਲਹਸੂਣ ਅਤੇ  
ਅਦਰਕ ਨਾਲ ਬਣਾ ਕੇ ਵੱਖ-ਵੱਖ ਕੀਟਾਂ ਦਾ  
ਇਲਾਜ ਕੀਤਾ ਜਾਂਦਾ ਹੈ ਜਿਵੇਂ ਕਿ ਕੈਟਰਪੀਲਰ,  
ਸਟੈਮਬੋਰਰ (ਤਣਾ ਛੇਦਕ) ਅਤੇ ਯੈਲੇ ਵੀਨ  
ਮੇਸ਼ੇਕ**

ਇਸ ਤੋਂ ਬਾਅਦ ਲੱਛਮੀ ਨੇ ਪਸੂਆਂ ਦਾ ਸਮੂਹ ਇੱਕਠਾ ਕਰਨ ਲਈ ਸੈਡ ਵਿੱਚ ਇੱਕ ਟੋਆ ਪੁੱਟਿਆ ਪਸੂ ਮੂਤਰ ਨੂੰ ਸਪ੍ਰੇ ਅਤੇ ਤਰਲ ਖਾਦ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਗ੍ਰਾਮ ਸਮੂਹ ਦੁਆਰਾ ਇੱਕ ਪ੍ਰੋਗਰੈਸਿਵ ਕਿਸਾਨ ਦੇ ਖੇਤ ਦੀ ਯਾਤਰਾ ਆਯੋਜਿਤ ਕੀਤੀ ਗਈ ਜਿੱਥੇ ਉਸਨੇ ਜੈਵਿਕ ਫਾਰਮੂਲੇ ਜਿਵੇਂ ਪੰਚਗਵਾਝ, ਜੀਵ ਅੰਮ੍ਰਿਤ ਅਤੇ ਮਿਰਚ ਲਹਸੂਣ ਦੀ ਸਪ੍ਰੇ ਬਣਾਉਣੀ ਸਿੱਖੀ ਜੋ ਕਿ ਮਿੱਟੀ ਦੀ ਸਿਹਤ ਵਧੀਆ ਕਰਨ ਦੇ ਨਾਲ ਨਾਲ ਕੀਟਨਾਸ਼ਕ ਦਾ ਵੀ ਕੰਮ ਕਰਦੇ ਹਨ। ਜੀਵ ਅੰਮ੍ਰਿਤ ਬਣਾਉਣ ਲਈ ਉਸਨੇ ਗੋਬਰ, ਪਸੂ ਮੂਤਰ, ਗੁੜੂ, ਬੇਸਣ ਆਦਿ ਕੁੱਝ ਮਿੱਟੀ ਅਤੇ ਸੱਲਰੀ ਨਾਲ ਕੀਤੇ ਫਰਮੈਂਟ ਹੋਣ ਲਈ 2 ਦਿਨਾਂ ਤੱਕ ਢੰਡ ਦਿੱਤੇ। ਮਿੰਚਾਈ ਤੋਂ ਬਾਅਦ ਉਸਨੇ ਇਹ ਖੇਤ ਵਿੱਚ ਸਪ੍ਰੇਅ ਕੀਤਾ ਅਤੇ ਖਾਦ ਦੇ ਨਾਲ ਮਿਲਾ ਕੇ ਖੇਤ ਵਿੱਚ ਪਾਇਆ ਤਾਂ ਕਿ ਮਿੱਟੀ ਦੀ ਉਪਜਾਊ ਸ਼ਕਤੀ ਵੱਧ ਸਕੇ। ਮਿਰਚ ਲਹਸੂਣ ਅਤੇ ਅਦਰਕ ਤੋਂ ਤਿਆਰ ਕੀਟਨਾਸ਼ਕਾਂ ਦਾ ਇਸਤੇਮਾਲ ਪੱਤਾ ਸੁੰਡੀ ਅਤੇ ਤਣਾ ਛੇਦਕ ਕੀਟਾਂ ਦੇ ਇਲਾਜ ਲਈ ਕੀਤਾ ਗਿਆ। ਉਸਨੇ ਆਪਣੇ ਖੇਤ ਅਤੇ ਰਸੋਈ ਵਿੱਚ ਮਿਲਣ ਵਾਲੀਆਂ ਅੱਲਗ-ਅੱਲਗ ਚੀਜ਼ਾਂ ਤੋਂ ਜਿਵੇਂ - ਕੇਲਾ ਦੇਸੀ ਘਿਉ, ਗੁੜੂ, ਨਾਰੀਅਲ, ਦੁੱਧ, ਗੋਬਰ ਅਤੇ ਬੇਸਣ ਆਦਿ ਤੋਂ ਪੰਚਗਵਾਝ ਤਿਆਰ ਕੀਤਾ ਅਤੇ ਠੰਡੇ ਛਾਦਾਰ ਥਾਂ ਉਪਰ 30 ਦਿਨਾਂ ਲਈ ਤਿਆਰ ਹੋਣ ਲਈ ਰੱਖ ਦਿੱਤਾ। ਲੱਛਮੀ ਦੱਸਦੀ ਹੈ, “ਕਿ ਜਦੋਂ ਇਹ ਪਸੂਆਂ ਦੀ ਫੀਡ ਵਿੱਚ ਮਿਲਾ ਕੇ ਉਹਨਾਂ ਨੂੰ ਖਵਾਇਆ ਗਿਆ ਤਾਂ ਉਹਨਾਂ ਦੀ ਇਮਉਨਿਟੀ ਵੱਧਣ ਦੇ ਨਾਲ ਨਾਲ ਦੁੱਧ ਦੀ ਮਾਰਤਾ ਵੀ ਵੱਧ ਗਈ।”

### ਵਿਸਤਰ -

ਗ੍ਰਾਮ ਸਮੂਹ ਨੇ ਲੱਛਮੀ ਦੀ ਖੂਹ ਬਣਾਉਣ ਵਿੱਚ ਵੀ ਮੱਦਦ ਕੀਤੀ। ਅੱਲਗ-ਅੱਲਗ ਸਰਕਾਰੀ ਸਕੀਮਾਂ ਨਾਲ ਜੋੜ ਕੇ, ਸਮੂਹ ਨੇ ਬਹੁਤ ਹੀ ਸਬਸਿਡੀ ਵਾਲੀ ਕੀਮਤ ਤੇ ਫੀਡ ਅਤੇ ਸਪਿ੍ਕੇਲਰ ਸਿਸਟਮ ਲੈਣ ਵਿੱਚ ਲੱਛਮੀ ਦੀ ਮੱਦਦ ਕੀਤੀ ਪਹਿਲੀ ਵਾਰ, ਰੱਬੀ ਸੀਜ਼ਨ ਵਿੱਚ ਪਰਿਵਾਰ ਨੇ ਟਮਾਟਰ, ਸਪੰਜਗਾਰਡ, ਬੈਂਗਣ ਅਤੇ ਪੱਤੇਦਾਰ ਸ਼ਬਜ਼ੀ ਆਦਿ ਖੇਤੀ ਕੀਤੀ। ਉਹਨਾਂ ਨੇ ਜਾਮੁਨ ਚੀਕੂ, ਅਨਾਰ, ਅਮਰੂਦ ਅਤੇ ਨਿੰਬੂਆਂ ਦਾ ਬਾਗ ਵੀ ਲਗਾਇਆ ਅਤੇ ਦੋ ਹੋਰ ਗਊਆਂ ਖਰੀਦੀਆਂ। ਪਰਿਵਾਰ ਆਪਣੀ ਇੱਕ ਏਕੜ ਜ਼ਮੀਨ ਜੋ ਕਈ ਸਾਲਾਂ ਤੋਂ ਖਾਲੀ ਛੱਡੀ ਹੋਈ ਸੀ ਨੂੰ ਉਪਜਾਊ ਬਣਾਉਣ ਲਈ ਸਖ਼ਤ ਮਿਹਨਤ ਕਰ ਰਿਹਾ ਹੈ।



ਗਾਂ ਮੂਤਰ ਨੂੰ ਇੱਕਠਾ ਕਰਕੇ ਪੱਤਿਆਂ ਦੇ ਉੱਤੇ ਸਪ੍ਰੇ ਕੀਤਾ ਜਾਂਦਾ ਹੈ।

### ਮਿੱਟਾ -

ਲਕਸ਼ਮੀ ਬਾਈ ਅਤੇ ਸੰਕਰਾਅੱਪਾ ਜਿਹੇ ਛੋਟੇ ਅਤੇ ਸੀਮਾਂਤ ਕਿਸਾਨ ਸਾਡੇ ਭੋਜਨ ਦਾ 70% ਉਗਾਉਂਦੇ ਹਨ। ਉਹ ਪਾਣੀ ਦੀ ਕਮੀ, ਮਾੜੀ ਮਿੱਟੀ, ਇਨਪੁੱਟ ਦੀ ਕਮੀ, ਬਾਜ਼ਾਰ, ਪੈਸੇ ਅਤੇ ਜੋਖਿਮ ਲੈਣ ਦੀ ਯੋਗਤਾ ਆਦਿ ਦੀ ਕਮੀ ਕਰਕੇ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਨ। ਇਸ ਤੋਂ ਇਲਾਵਾ ਪਿਛਲੇ ਕੁੱਝ ਦਹਾਕਿਆਂ ਵਿੱਚ ਮੌਸਮ ਦੀ ਅਨਿਸ਼ਚਿਤਤਾ ਨੇ ਵਰਖਾ ਅਧਾਰਿਤ ਖੇਤੀ ਨੂੰ ਹੋਰ ਵੀ ਅਨਿਸ਼ਚਿਤ ਅਤੇ ਮੁਸ਼ਕਿਲ ਬਣਾ ਦਿੱਤਾ ਹੈ। ਰੀਸਾਈਕਲਿੰਗ ਅਤੇ ਮੁੜ ਵਰਤੋਂ ਰਾਹੀਂ ਟਿਕਾਊ ਖੇਤੀ ਪ੍ਰਥਾਵਾਂ ਦੇ ਪ੍ਰਚਾਰ ਨੇ ਲਕਸ਼ਮੀ ਅਤੇ ਸੰਕਰਾਅੱਪਾ ਜਿਹੇ ਕਿਸਾਨਾਂ ਨੂੰ ਆਤਮ ਨਿਰਭਰ ਬਣਨ ਵਿੱਚ ਮੱਦਦ ਕੀਤੀ ਹੈ। ਇਸ ਨਾਲ ਉਹਨਾਂ ਦੀ ਬਾਹਰੀ ਨਿਵੇਸ਼ਾਂ ਉਪਰ ਨਿਰਭਰਤਾ ਘੱਟੀ ਹੈ, ਸਾਧਨਾਂ ਦੀ ਬਰਬਾਦੀ ਘੱਟੀ ਹੈ ਅਤੇ ਜੀਵਨ ਦੀ ਖੁਦਮੁਖਤਿਆਰੀ ਵਧੀ ਹੈ। ਖੇਤ ਵਿੱਚ ਫਸਲੀ ਵਿਭਿੰਨਤਾ ਵਧਣ ਨਾਲ ਨਾ ਸਿਰਫ ਆਮਦਨ ਵਿੱਚ ਵਾਧਾ ਹੋਇਆ ਸਗੋਂ ਪਰਿਵਾਰ ਦੀ ਸਿਹਤ ਵੀ ਪਹਿਲਾਂ ਨਾਲੋਂ ਪੋਸ਼ਟਿਕ ਭੋਜਨ ਖਾਣ ਨਾਲ ਚੰਗੀ ਹੋਈ ਹੈ। ਲਕਸ਼ਮੀ ਦੀ ਆਪਣੇ ਪਿੰਡ ਅਤੇ ਸਮਾਜ ਵਿੱਚ ਇੱਜਤ ਵਧੀ ਹੈ। ਲੋਕ ਉਸ ਤੋਂ ਖੇਤੀ ਬਾਰੇ ਸਲਾਹ ਲੈਣ ਲਈ ਆਉਂਦੇ ਹਨ।

**ਜਸਬੀਰ ਸੰਘੂ**

ਰੀਲਾਈਸਿੰਸ ਫਾਊਂਡੇਸ਼ਨ

ਮੁੰਬਈ, ਮਹਾਰਾਸ਼ਟਰ (ਭਾਰਤ)

E-mail: Jasbir.Sandhu@reliancefoundation.org

**Recycling Resources  
Path of Sustainable living  
LEISA India, June 2019**